

ਪੰਜਾਬ ਸਰਕਾਰ  
ਮਾਲ ਪੁਨਰਵਾਸ ਤੇ ਡਿਜ਼ਾਸਟਰ ਮੈਨੇਜਮੈਂਟ ਵਿਭਾਗ  
ਡੀ.ਐਮ. 1 ਸਾਖਾ

ਸੇਵਾ ਵਿਖੇ

ਸਮੂਹ ਡਿਪਟੀ ਕਮਿਸ਼ਨਰਜ,  
ਪੰਜਾਬ।


ਮੀਮੋ ਨੰ 11/22/2020/5 ਡੀ.ਐਮ. 1/ 7286  
ਚੰਡੀਗੜ੍ਹ, ਮਿਤੀ 10-04-2020

ਵਿਸ਼ਾ Prepartory and Mitigation measures on Heat Wave 2020 -  
reg.

ਹਵਾਲਾ ਇਸ ਵਿਭਾਗ ਦੇ ਪੱਤਰ ਨੰ 11/22/2020-5. ਡੀ.ਐਮ.1/7178 ਮਿਤੀ  
07/04/2020

ਉਪਰੋਕਤ ਵਿਸ਼ੇ ਸਬੰਧੀ ਆਪ ਨੂੰ ਡਾਇਰੈਕਟਰ, ਐਨ. ਡੀ. ਐਮ. ਏ ਦੇ  
ਪੱਤਰ ਨੰ 1-38/16-ਪੀਪੀ ਮਿਤੀ 08 ਅਪ੍ਰੈਲ 2020 ਦੀ ਕਾਪੀ ਭੇਜ ਕੇ ਬੇਨਤੀ ਕੀਤੀ  
ਜਾਂਦੀ ਹੈ ਕਿ ਗਰਮੀ ਦੀ ਲਹਿਰ ਕਾਰਨ ਇਸ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਭਾਰਤ  
ਸਰਕਾਰ ਦੁਆਰਾ ਅਕਤੂਬਰ 2019 ਰਾਹੀਂ ਜਾਰੀਆਂ ਕੀਤੀਆਂ ਗਈਆਂ ਗਾਈਡਲਾਈਨਜ਼  
ਅਨੁਸਾਰ ਅਗੇਤੇ ਉਚਿਤ ਪ੍ਰਬੰਧ ਕੀਤੇ ਜਾਣ। ਗਾਈਡਲਾਈਨਜ਼ ਦੀ ਕਾਪੀ  
<https://ndma.gov.in/en/ndma-guidelines.html> ਰਾਹੀਂ ਡਾਊਨਲੋਡ ਕਰਕੇ ਪ੍ਰਾਪਤ ਕਰ ਲਈ  
ਜਾਵੇ। ਇਸ ਸਬੰਧੀ ਕੀਤੀ ਗਈ ਕਾਰਵਾਈ ਰਿਪੋਰਟ ਦੀ ਸੂਚਨਾ ਇਸ ਵਿਭਾਗ ਨੂੰ  
[daily.monsoon.report@gmail.com](mailto:daily.monsoon.report@gmail.com) ਤੇ ਭੇਜੀ ਜਾਵੇ।

ਨੱਥੀ ਉਕਤ ਅਨੁਸਾਰ

  
ਉਪ ਸੱਕਤਰ, ਮਾਲ  
10/4/2020



सत्यमेव जयते

भारत सरकार  
Government of India  
राष्ट्रीय आपदा प्रबन्धन प्राधिकरण

**NATIONAL DISASTER MANAGEMENT AUTHORITY**

नीति और योजना प्रभाग / Policy & Plan Division

'एनडीएमए भवन', ए-1 सफदरजंग एन्क्लेव, नई दिल्ली-110029

'NDMA Bhawan', A-1, Safdarjung Enclave,

New Delhi -110029



No. 1-38/2016-PP

Dated: 8<sup>th</sup> April, 2020

To

Secretary in Charge of Disaster Management  
of Heat Wave prone States/UTs (as per list attached)

**Subject: Preparatory and Mitigation measures on Heat wave 2020- reg.**

Sir/ Madam,

I am directed to invite reference to NDMA's letter of even number dated 13.03.2020, vide which, inter-alia an advisory prepared by NDMA was shared with State Governments/ UTs to enable the States to mitigate the effects of the ensuing Heat Wave conditions. It was also requested that the Heat Wave action plan may be prepared/ revised with reference to the detailed guidelines already circulated by NDMA in October, 2019.


2. As per IMD daily weather report, the heat wave season has started and Maximum Temperature is showing more than 40<sup>o</sup> C in Central and Western parts of the country. Similarly, Extended Range of Forecast for next Four weeks from 3-9 April 2020, 10-16 April 2020, 17-23 April 2020 and 24-30 April 2020 shows that Heat wave situation in many states like Rajasthan, Gujarat, Madhya Pradesh, Chhattisgarh, Vidarbha Region of Maharashtra, Odisha, Telangana, Andhra Pradesh, North Karnataka, Jharkhand, South Bihar, West Uttar Pradesh Some parts of Tamil Nadu and Delhi-NCR, Haryana and Punjab will be affected. The temperature is expected to exceed 45 degrees Celsius during third and fourth weeks in some of the heat prone states.

3. At present, State Govts. are focusing their attention on containing the spread of the pandemic COVID-19 and are struggling to cope up with the challenges of augmenting hospital infrastructure. Many studies and models predict that it may take beyond June, 2020 to bring the situation fully under control. If proper attention is not paid for mitigating the adverse effects of heat wave conditions, heat wave related illnesses and deaths may increase. Also, persons having heat wave related illnesses may become more vulnerable to COVID-19. This shall adversely impact the already overloaded hospital infrastructure in the State. Therefore, it is important to ensure that there is adequate pre-planning and efficient implementation of the heat wave action plan to reduce the adverse effects of heat wave.

P.A/D.S.R.C.K.T.G.12  
Dated 8-4-2020

4. It is, therefore, requested that necessary planning for effective mitigation and management of Heat wave conditions in 2020 may be done well in advance. Accordingly, Heat wave action plan may also be revised / prepared, if not prepared so far, and action taken report in this regard may be shared with NDMA at the earliest.

Yours faithfully,



(Bhupinder Singh)  
Director, NDMA  
Tele-fax- 011-26701878  
Email: [policyplan@ndma.gov.in](mailto:policyplan@ndma.gov.in)